



## ਰੰਡਲ ਸਟੇਸ਼ਨ

ਰੰਡਲ ਸਟੇਸ਼ਨ ਮਾਸਟਰ ਪਲੈਨ ਵਰਕਸ਼ਾਪ (Rundle Station Master Plan Workshop) ਦਾ ਸਵਾਗਤ

ਇਸ ਇੰਟਰਐਕਟਿਵ ਵਰਕਸ਼ਾਪ ਤੋਂ ਕੀ ਭਾਵ ਹੈ?

ਸਿਟੀ ਆਫ ਕੇਲਗਰੀ ਰੰਡਲ ਐਲ ਆਰ ਟੀ ਸਟੇਸ਼ਨ ਦੁਆਲੇ ਇਲਾਕੇ ਲਈ ਇੱਕ ਮਾਸਟਰ ਪਲੈਨ ਤਿਆਰ ਕਰ ਰਹੀ ਹੈ। ਜੇ ਕੁਝ ਸਾਨੂੰ ਪਤਾ ਲੱਗੇਗਾ, ਉਸ ਜਾਣਕਾਰੀ ਤੋਂ ਮਾਸਟਰ ਪਲੈਨ ਦੇ ਵਿਸ਼ੇ-ਵਸਤੂ ਨੂੰ ਰੂਪ ਦੇਣ ਵਿੱਚ ਮਦਦ ਮਿਲੇਗੀ। ਅੱਜ ਤੁਸੀਂ ਹੇਠ ਦਰਜ ਢੰਗ ਅਨੁਸਾਰ ਸ਼ਮੂਲੀਅਤ ਕਰ ਸਕਦੇ ਹੋ।



ਕਾਰਵਾਈ 1: ਆਪਣੇ ਵਿਚਾਰਾਂ ਦਾ ਨਕਸ਼ਾ ਤਿਆਰ ਕਰੋ।  
ਬਾਹਰਲੀਆਂ ਜੰਤਕ ਥਾਵਾਂ ਵਿੱਚ ਸੁਧਾਰ ਕਰਨ ਲਈ ਆਪਣੇ ਸੁਝਾਅ ਸਾਂਝੇ ਕਰੋ।



ਕਾਰਵਾਈ 2: ਇਮਾਰਤ ਸਟਾਈਲ ਵਾਲੀ ਆਪਣੀ ਤਰਜੀਹ ਦੀ ਚੋਣ ਕਰੋ।  
ਤੁਸੀਂ ਇਸ ਇਲਾਕੇ ਦੇ ਅਜਿਹੇ ਬਿੰਬ, ਜਿਸ ਨੂੰ ਕਿਵੇਂ ਵਧਣਾ ਤੇ ਵਿਕਸਤ ਹੋਣਾ ਵੇਖਣਾ ਚਾਹੁੰਦੇ ਹੋਵੋ, ਬਾਰੇ ਫਲਿੱਪ ਬੁੱਕ ਢੰਗ ਦੀ ਵਰਤੋਂ ਕਰੋ।



ਕਾਰਵਾਈ 3: 36ਵੀਂ ਸਟਰੀਟ ਦੇ ਆਪਣੇ ਤਰਜੀਹੀ ਡਿਜ਼ਾਈਨ ਦੀ ਚੋਣ ਕਰੋ।  
ਆਪਣੀ ਤਰਜੀਹ ਦੀ ਚੋਣ ਇਸ ਦ੍ਰਿਸ਼ਟੀ ਤੋਂ ਕਰੋ ਕਿ ਭਵਿੱਖ ਦੀਆਂ ਇਮਾਰਤਾਂ ਗਲੀ ਨਾਲ ਕਿਹੋ ਜਿਹਾ ਸੰਬੰਧ ਰੱਖਣਗੀਆਂ।



ਕਾਰਵਾਈ 4: ਆਪਣੇ ਭਵਿੱਖ ਦੀ ਦ੍ਰਿਸ਼ਟੀ ਦਾ ਖਾਕਾ ਤਿਆਰ ਕਰੋ।  
ਤੁਸੀਂ ਕੀ ਸੋਚਦੇ ਹੋ ਕਿ ਭਵਿੱਖ ਵਿੱਚ ਇਹ ਇਲਾਕਾ ਕਿਵੇਂ ਲੱਗੇਗਾ ਦਾ ਖਾਕਾ ਤਿਆਰ ਕਰਨ ਬਾਰੇ ਕਲਾਕਾਰ ਨਾਲ ਮਿਲ ਕੇ ਕੰਮ ਕਰੋ।

ਇਨ੍ਹਾਂ ਕਾਰਵਾਈਆਂ ਵਿੱਚ ਅਗਵਾਈ ਦੇਣ ਲਈ ਅਤੇ ਇਨ੍ਹਾਂ ਬਾਰੇ ਗੱਲਬਾਤ ਕਰਨ ਲਈ ਸਿਟੀ ਦੇ ਕਰਮਚਾਰੀ ਮੌਜੂਦ ਹੋਣਗੇ।



## ਮਾਸਟਰ ਪਲੈਨ ਕੀ ਹੈ?

ਮਾਸਟਰ ਪਲੈਨ ਇੱਕ ਅਜਿਹਾ ਦਸਤਾਵੇਜ਼ ਹੈ, ਜੋ ਸਮਾਂ ਪਾ ਕੇ ਇਸ ਇਲਾਕੇ ਅੰਦਰ ਕੀ ਤਬਦੀਲੀਆਂ ਆਉਣਗੀਆਂ ਬਾਰੇ ਦਸ਼ਾ ਨਿਰਧਾਰਨ ਕਰੇਗਾ।

ਰੰਡਲ ਸਟੇਸ਼ਨ ਏਰੀਏ ਬਾਰੇ ਮਾਸਟਰ ਪਲੈਨ ਅੰਦਰ ਇਹ ਕੁਝ ਸ਼ਾਮਲ ਹੋਵੇਗਾ:

- | ਇਸ ਇਲਾਕੇ ਦੇ ਭਵਿੱਖ ਬਾਰੇ ਸਾਂਝੀ ਦ੍ਰਿਸ਼ਟੀ ਦੀ ਰੂਪ ਰੇਖਾ ਦੇਵੇਗੀ।
- | ਭਵਿੱਖ ਵਿੱਚ ਵਿਕਾਸ ਮੌਕਿਆਂ ਲਈ ਥਾਵਾਂ ਅਤੇ ਕਿਸਮਾਂ ਦੀ ਸ਼ਨਾਖਤ ਕਰੇਗੀ।
- | ਇਹ ਯਕੀਨੀ ਬਣਾਉਣ ਵਾਸਤੇ ਅਜਿਹੇ ਸੁਧਾਰ ਅਤੇ ਪਾਲਸੀਆਂ ਦੀ ਰੂਪ-ਰੇਖਾ ਦੱਸੇਗੀ ਜਿਹੜੀਆਂ ਦ੍ਰਿਸ਼ਟੀ ਨਾਲ ਮੇਲ ਖਾਂਦੀਆਂ ਹੋਣ।



ਮਾਸਟਰ ਪਲੈਨ ਦਸਤਾਵੇਜ਼ਾਂ ਵਿੱਚ ਅਜਿਹੇ ਬਿੰਬ ਜਾਂ ਪੇਸ਼ਕਾਰੀਆਂ ਹੋ ਸਕਦੀਆਂ ਹਨ ਜਿਥੋਂ ਪਤਾ ਲੱਗੇਗਾ ਕਿ ਭਵਿੱਖ ਵਿੱਚ ਇਹ ਇਲਾਕਾ ਕਿਵੇਂ ਦਿਸੇਗਾ।



ਮਾਸਟਰ ਪਲੈਨ ਦਸਤਾਵੇਜ਼ਾਂ ਵਿੱਚ ਅਜਿਹੇ ਨਕਸ਼ੇ ਵੀ ਹੋਣਗੇ ਜਿਥੋਂ ਇਹ ਪਤਾ ਲੱਗੇਗਾ ਕਿ ਕਾਰੋਬਾਰ, ਘਰ ਅਤੇ ਪਾਰਕ ਕਿਥੇ ਸਥਿਤ ਹੋ ਸਕਦੇ ਹਨ।



ਮਾਸਟਰ ਪਲੈਨ ਦਸਤਾਵੇਜ਼ ਅੰਦਰ ਅਜਿਹੀਆਂ ਪਾਲਸੀਆਂ ਹੋ ਸਕਦੀਆਂ ਹਨ ਜੋ ਥਾਵਾਂ ਦੀ ਵਰਤੋਂ ਕਿਵੇਂ ਕੀਤੀ ਜਾ ਸਕਦੀ ਹੈ ਦੀ ਰੂਪ-ਰੇਖਾ ਦਿੰਦੀਆਂ ਹਨ।



ਸਾਨੂੰ ਮਾਸਟਰ ਪਲੈਨ ਦੀ ਲੋੜ ਕਿਉਂ ਹੁੰਦੀ ਹੈ?


ਰੰਡਲ ਐਲ ਆਰ ਟੀ ਸਟੇਸ਼ਨ ਦੁਆਲੇ ਇਲਾਕੇ ਨੂੰ ਚੱਲਣ-ਫਿਰਨ ਅਤੇ ਟਰਾਂਜ਼ਿਟ (ਆਵਾਜਾਈ) ਲਈ ਨਿਰਵਿਘਣ ਬਣਾਉਣ ਵਿੱਚ ਮਦਦ ਕਰੇਗੀ।

ਮਾਸਟਰ ਪਲੈਨ ਦੀ ਟੀਚੇ ਇਹ ਹਨ:

- | ਮੁੜ-ਵਿਕਾਸ ਕਰਨ ਵਾਸਤੇ ਅਗਰਗਾਮੀ ਯੋਜਨਾ।
- | ਰੰਡਲ ਐਲ ਆਰ ਟੀ ਸਟੇਸ਼ਨ ਦੁਆਲੇ ਇਲਾਕੇ ਅੰਦਰ ਵਿਕਾਸ ਦੇ ਮੌਕਿਆਂ ਦਾ ਪਤਾ ਕਰਨਾ।
- | ਨਵੇਂ ਵਸੇਬਾ ਕਰਨ ਵਾਲਿਆਂ ਨੂੰ ਟਰਾਂਜ਼ਿਟ ਦੇ ਨਜ਼ਦੀਕ ਰੱਖਣ ਲਈ ਐਲ ਆਰ ਟੀ ਸਟੇਸ਼ਨ ਨੇੜੇ ਨਵੇਂ ਘਰਾਂ ਦੀ ਓਸਾਰੀ ਨੂੰ ਪਰੋਤਸਾਹਨ ਦੇਣਾ।
- | ਪੈਦਲ ਚੱਲਣ ਵਾਲਿਆਂ ਲਈ ਨਿਰਵਿਘਣ ਇਲਾਕਾ ਬਣਾਉਣ ਵਾਸਤੇ ਢੰਘਾਂ ਦੀ ਸ਼ਨਾਖਤ ਕਰਨੀ।

ਰੰਡਲ ਸਟੇਸ਼ਨ ਇਲਾਕੇ ਤੋਂ ਕੀ ਭਾਵ ਹੈ?

ਰੰਡਲ ਸਟੇਸ਼ਨ ਇਲਾਕੇ ਤੋਂ ਭਾਵ ਅਜਿਹਾ ਇਲਾਕਾ ਜਿਹੜਾ ਹੇਠ ਲਾਲ ਰੰਗ ਦੀਆਂ ਲਾਈਨਾਂ ਦੇ ਅੰਦਰ ਅੰਦਰ ਹੈ। ਇਸ ਵਿੱਚ ਅਜਿਹਾ ਇਲਾਕਾ ਸ਼ਾਮਲ ਹੈ ਜਿੱਥੋਂ ਪੈਦਲ ਚੱਲ ਕੇ ਰੰਡਲ ਐਲ ਆਰ ਟੀ ਸਟੇਸ਼ਨ ਪਹੁੰਚਣ ਲਈ ਲਗਭਗ 10 ਮਿੰਟ ਲੱਗਦੇ ਹੋਣ।





ਹੁਣ ਤੀਕ ਅਸਾਂ ਕੀ ਸੁਣਿਆ ਹੈ

2016 ਵਿੱਚ, ਐਨਲਾਈਨ ਅਤੇ ਜ਼ਾਤੀ ਤੌਰ ਤੇ ਅਸਾਂ 200 ਲੋਕਾਂ ਤੋਂ ਸੁਣਿਆ ਹੈ। ਜੋ ਕੁਝ ਅਸਾਂ ਸੁਣਿਆ ਹੈ ਉਸ ਦਾ ਖੁਲਾਸਾ ਹੇਠ ਦਰਜ ਹੈ:

ਪਸੰਦ ਕੀਤੇ ਜਾਣ ਵਾਲੇ ਨੁਕਤੇ: ਇਸ ਇਲਾਕੇ ਅੰਦਰ ਮੁਹੱਈਆ ਕੀਤੀਆਂ ਗੱਈਆਂ ਸਹੂਲਤਾਂ, ਡਾਊਨ ਟਾਊਨ ਅਤੇ ਦੂਜੀਆਂ ਥਾਵਾਂ ਤੀਕ ਪਹੁੰਚਣ ਦੀ ਅਸਾਨੀ, ਭਾਈਚਾਰੇ ਦੀ ਭਾਵਨਾ, ਅਤੇ ਆਲੇ-ਦੁਆਲੇ ਦੇ ਇਲਾਕੇ ਅੰਦਰ ਘਰਾਂ ਦੀ ਘੱਟ ਸੰਘਣੀ ਅਬਾਦੀ।

ਚਿੰਤਾਵਾਂ: ਸੁਰੱਖਿਆ, ਟਰੈਫਿਕ ਅਤੇ ਸੰਘਣੀ ਅਬਾਦੀ ਦੀ ਸੰਭਾਵਨਾ।

ਸੁਝਾਏ ਗਏ ਸੁਧਾਰ: ਬਣਤਰ ਅਤੇ ਦਿੱਖ ਦੇ ਨੁਕਤੇ ਤੋਂ ਸਟੇਸ਼ਨ।

ਸੰਚਾਰ ਕਰਨ ਲਈ ਤਰਜੀਹਾਂ: ਸ਼ਮੂਲੀਅਤ ਕਰਨ ਵਾਲਿਆਂ ਨੇ ਸੰਚਾਰ ਕਰਨ ਲਈ ਅੰਗਰੇਜ਼ੀ ਨੂੰ ਤਰਜੀਹ ਦਿੱਤੀ, ਵੀਰਵਾਰ ਜਾਂ ਸਨਿੱਚਰਵਾਰ, ਇੱਕ ਵਾਰੀ ਵੱਧ ਤੋਂ ਵੱਧ 30 ਮਿੰਟ, ਅਤੇ ਐਨਲਾਈਨ ਅਤੇ ਜ਼ਾਤੀ ਤੌਰ ਤੇ।



ਅਸਾਂ ਕੀ ਕੁਝ ਸੁਣਿਆ ਸੀ ਅਤੇ ਉਸ ਲਈ ਅਸਾਂ ਕੀ ਕੁਝ ਕੀਤਾ ਹੈ

ਅਸਾਂ ਕੀ ਕੁਝ ਸੁਣਿਆ ਸੀ	ਅਸਾਂ ਕੀ ਕੁਝ ਕੀਤਾ ਹੈ
ਸ਼ਮੂਲੀਅਤ ਕਰਨ ਵਾਲਿਆਂ ਨੇ ਔਨਲਾਈਨ ਅਤੇ ਜ਼ਾਤੀ ਤੌਰ ਤੇ ਸੰਚਾਰ ਕਰਨ ਲਈ ਬਰਾਬਰ ਦੀ ਤਰਜੀਹ ਦਿੱਤੀ।	ਔਨਲਾਈਨ ਅਤੇ ਜ਼ਾਤੀ ਤੌਰ ਤੇ ਸੰਚਾਰ ਕਰਨ ਵਾਸਤੇ ਅਸਾਂ ਮੌਕੇ ਪੈਦਾ ਕੀਤੇ।
ਸੰਚਾਰ ਕਾਰਵਾਈ ਵਾਸਤੇ ਸ਼ਮੂਲੀਅਤ ਕਰਨ ਵਾਲੇ ਸਿਟੀ ਨੂੰ 30 ਮਿੰਟ ਦੇਣ ਲਈ ਸਹਿਮਤ ਸਨ।	ਅਸਾਂ ਇੱਕ ਡਰਾਪ-ਇੰਨ ਵਰਕਸ਼ਾਪ ਦਾ ਪਰਬੰਧ ਕੀਤਾ ਜਿਸ ਨਾਲ ਸ਼ਮੂਲੀਅਤ ਕਰਨ ਵਾਲਿਆਂ ਨੂੰ ਰਾਏ ਦੇਣ ਵਾਸਤੇ ਵੱਧ ਤੇ ਵੱਧ ਜਾਂ ਘੱਟ ਤੋਂ ਘੱਟ ਸਮਾਂ ਮੁਹੱਈਆ ਕਰਨ ਦੀ ਖੁੱਲ੍ਹ ਮਿਲ ਗਈ।
ਸ਼ਮੂਲੀਅਤ ਕਰਨ ਵਾਲਿਆਂ ਨੇ ਸੰਚਾਰ ਕਾਰਵਾਈਆਂ ਵਾਸਤੇ ਅੰਗਰੇਜ਼ੀ ਨੂੰ ਤਰਜੀਹ ਦਿੱਤੀ।	ਰੰਡਲ ਸਟੇਸ਼ਨ ਇਲਾਕੇ ਅੰਦਰ ਸਭ ਤੋਂ ਵੱਧ ਵਰਤੀਆਂ ਜਾਂਦੀਆਂ ਪੰਜ ਭਾਸ਼ਾਵਾਂ ਵਿੱਚ ਉਨਤੀ ਮੁਖੀ ਸਮੱਗਰੀ ਨੂੰ ਅਸਾਂ ਅਨੁਵਾਦ ਕਰਵਾਇਆ। ਸੰਚਾਰ ਪ੍ਰਸ਼ਨ ਅਤੇ ਕਾਰਵਾਈਆਂ ਅੰਗਰੇਜ਼ੀ ਵਿੱਚ ਕਰਵਾਈਆਂ ਗਈਆਂ।
ਸ਼ਮੂਲੀਅਤ ਕਰਨ ਵਾਲਿਆਂ ਨੇ ਇਲਾਕੇ ਅੰਦਰ ਮੁਹੱਈਆ ਕੀਤੀਆਂ ਗੱਈਆਂ ਸਹੂਲਤਾਂ (ਜਿਵੇਂ ਕਿ ਸ਼ਾਪਿੰਗ ਸੇਵਾਵਾਂ) ਅਤੇ ਰੰਡਲ ਵਿਚਲੇ ਘੱਟ ਸੰਘਣੀ ਵੱਸੋਂ ਦੇ ਮਾਰੋਲ ਨੂੰ ਮੁਲਵਾਨ ਸਮਝਿਆ।	ਇਹ ਰਾਏ ਮਾਸਟਰ ਪਲੈਨ ਵਿੱਚ ਸ਼ਾਮਲ ਕੀਤੀ ਜਾਵੇਗੀ। ਇਸ ਵਿੱਚ ਕਿਵੇਂ ਸ਼ਾਮਲ ਕੀਤੀ ਜਾਵੇਗੀ 'ਤੇ ਵਚਾਰ ਕਰਨ ਲਈ ਸਿਟੀ ਦੇ ਯੋਜਨਾਕਾਰ ਅੱਜ ਮੌਜੂਦ ਹਨ।
36 ਸਟਰੀਟ, ਐਲ ਆਰ ਟੀ ਸਟੇਸ਼ਨ ਦੇ ਡਿਜ਼ਾਈਨ, ਹਰੀਆਂ ਥਾਵਾਂ, ਅਤੇ ਲੰਘਣ ਲਈ ਪਾਥਵੇਜ਼ ਨੂੰ ਸੁਧਾਰਨ ਵਾਸਤੇ ਸ਼ਮੂਲੀਅਤ ਕਰਨ ਵਾਲਿਆਂ ਨੇ ਮੌਕਿਆਂ ਦੀ ਸ਼ਨਾਖਤ ਕੀਤੀ।	ਭਵਿੱਖ ਵਿੱਚ, ਨਿਵਾਸੀਆਂ ਦੀ ਨਿਗਾਹ ਵਿੱਚ ਇਨ੍ਹਾਂ ਗੱਲਾਂ ਨੂੰ ਕਿਵੇਂ ਸੁਧਾਰਿਆ ਜਾਵੇ ਜਾਂ ਮੁੜ ਵਿਉਂਤਿਆ ਜਾਵੇ ਬਾਰੇ ਸੰਚਾਰ ਕਾਰਵਾਈਆਂ ਅਜਿਹੀ ਰਾਏ ਲਈ ਖੁੱਲ੍ਹ ਦਿੰਦੀਆਂ ਹਨ।

ਜੇ ਕੁਝ ਅਸਾਂ ਸੁਣਿਆ ਸੀ ਉਸ ਦਾ ਮੁਕੰਮਲ ਖੁਲਾਸਾ [calgary.ca/rundle](http://calgary.ca/rundle) ਵਿਖੇ ਉਪਲਬਧ ਹੈ।



ਘਟਣਾ ਕ੍ਰਮ

ਮਿਤੀ	ਕਾਰਵਾਈ
ਅਕਤੂਬਰ 2016	ਪਰੋਜੈਕਟ ਸ਼ੁਰੂ ਹੁੰਦਾ ਹੈ
ਨਵੰਬਰ-ਦਸੰਬਰ 2016	ਫੇਜ਼ 1 ਜ਼ਾਤੀ ਤੌਰ ਤੇ ਅਤੇ ਐਨਲਾਈਨ ਸੰਚਾਰ
ਜਨਵਰੀ-ਫਰਵਰੀ 2017	ਇਕੱਤਰ ਕੀਤੀ ਕੀਤੀ ਤੇ ਰਿਲੀਜ਼ ਕੀਤੀ ਗਈ ਰਿਪੋਰਟ ਸੁਣੀ
ਮਾਰਚ 2017	ਫੇਜ਼ 2 ਜ਼ਾਤੀ ਤੌਰ ਤੇ ਅਤੇ ਐਨਲਾਈਨ ਜਨਤਕ ਸੰਚਾਰ
ਮਾਰਚ-ਅਪਰੈਲ 2017	ਮਾਸਟਰ ਪਲੈਨ ਦੇ ਸੰਕਲਪਾਂ ਦਾ ਖਰੜਾ ਤਿਆਰ ਕਰਨਾ
ਮਈ 2017	ਸੰਕਲਪਾਂ ਬਾਰੇ ਰਾਏ ਲੈਣ ਲਈ ਓਪਨ ਹਾਊਸ
ਜੂਨ-ਸਤੰਬਰ 2017	ਮਾਸਟਰ ਪਲੈਨ ਦਾ ਵਿਕਾਸ ਕਰਨਾ
ਅਕਤੂਬਰ 2017	ਮਾਸਟਰ ਪਲੈਨ ਦੇ ਖਰੜੇ ਨੂੰ ਸਾਂਝਾ ਕਰਨ ਲਈ ਓਪਨ ਹਾਊਸ
ਨਵੰਬਰ 2017	ਰਾਏ ਦੇ ਆਧਾਰ 'ਤੇ ਮਾਸਟਰ ਪਲੈਨ ਦੀ ਸੋਧ ਕਰਨੀ
ਦਸੰਬਰ 2017	ਨਜ਼ਰਸਾਨੀ ਅਤੇ ਪਰਵਾਨਗੀ ਵਾਸਤੇ ਮਾਸਟਰ ਪਲੈਨ ਨੂੰ ਸਿਟੀ ਕੌਂਸਲ ਕੋਲ ਲੈ ਕੇ ਜਾਣਾ।



ਕਾਰਵਾਈ 1: ਆਪਣੇ ਵਿਚਾਰਾਂ ਦਾ ਨਕਸ਼ਾ ਤਿਆਰ ਕਰੋ।

ਰੰਡਲ ਸਟੇਸ਼ਨ ਦੇ ਆਲੇ-ਦੁਆਲੇ ਦੇ ਅਨੁਭਵ ਨੂੰ ਤੁਸੀਂ ਕਿਵੇਂ ਵੱਧ ਸੁਖਾਵਾਂ, ਸੁਰੱਖਿਅਤ ਅਤੇ ਖੁਸ਼ਗੁਆਰ ਬਣਾਉਂਗੇ?

ਇਸ ਬਾਰੇ ਸੋਚੋ:

- | ਸੁਰੱਖਿਆ
- | ਪਾਥਵੇਜ਼ ਅਤੇ ਕੁਨੈਕਸ਼ਨਜ਼
- | ਸਾਈਡਵਾਕ ਅਤੇ ਸਾਈਨ ਆਦਿ
- | ਬਾਹਰਲੀਆਂ ਥਾਵਾਂ, ਪਾਰਕ ਅਤੇ ਖੇਡ ਦੇ ਮੈਦਾਨ

**ਇਲਾਕੇ ਨੂੰ ਸੁਧਾਰਨ ਲਈ ਕੋਈ ਵਿਚਾਰ ਹਨ?**

ਪੋਸਟ-ਇੱਟ ਵਿਖੇ ਟਿੱਪਣੀ ਲਿਖੋ ਅਤੇ ਨਕਸ਼ੇ 'ਤੇ ਟਿਕਾਅ ਦਿਓ

**ਕੋਈ ਸੁਝਾਅ ਦਿਸਦਾ ਹੋਵੇ ਜਿਸ ਨਾਲ ਤੁਸੀਂ ਸਹਿਮਤ ਹੋਵੋ ਜਾਂ ਪਸੰਦ ਕਰਦੇ ਹੋਵੋ**

ਪੋਸਟ-ਇੱਟ ਨੇਟ ਟਿੱਪਣੀ 'ਤੇ ਹਰੇ ਰੰਗ ਦਾ ਸਟਿੱਕਰ ਲਗਾ ਦਿਉ।





ਕਾਰਵਾਈ 2; ਇਮਾਰਤ ਸਟਾਈਲ ਵਾਲੀ ਆਪਣੀ ਤਰਜੀਹ ਦੀ ਚੋਣ ਕਰੋ।

ਮਾਸਟਰ ਪਲੈਨ, ਜਿਸ ਅੰਦਰ ਨਵੇਂ ਵਿਕਾਸ ਲਈ ਅਗਵਾਈ ਦੇ ਨੁਕਤੇ ਸ਼ਾਮਲ ਹੋਣਗੇ, ਬਾਅਦ ਵਿੱਚ ਆਵੇਗੀ।

ਇਨ੍ਹਾਂ ਗੱਲਾਂ ਲਈ ਅਗਵਾਈ ਦੇ ਨੁਕਤੇ ਹੋਣਗੇ:

- | ਜਾਇਦਾਦਾਂ ਦੀ ਉਚਾਈ ਅਤੇ ਜਾਇਦਾਦਾਂ ਦੀ ਵਰਤੋਂ
- | ਗਲੀ ਦੀ ਪੱਧਰ ਤੋਂ ਇਮਾਰਤ ਕਿਵੇਂ ਦਿਸੇਗੀ
- | ਪ੍ਰੀਵਰਤਣਕਾਲ

ਰੰਡਲ ਸਟੇਸ਼ਨ ਏਰੀਏ ਵਾਸਤੇ ਕਿਸ ਕਿਸਮ ਦੀਆਂ ਇਮਾਰਤਾਂ ਤੁਸੀਂ ਪਸੰਦ ਕਰੋਗੇ?

- | ਇਮਾਰਤਾਂ ਦੀਆਂ ਕਿਸਮਾਂ ਦੀ ਨਜ਼ਰਸਾਨੀ ਕਰੋ।
- | ਆਪਣੀ ਤਰਜੀਹ ਵਾਲੀ ਸਟਰੀਟ ਸਿਰਜਣ ਲਈ ਫਲਿੱਪ ਬੁਕਸ ਦੀ ਵਰਤੋਂ ਕਰੋ।
- | ਫੋਟੋ ਲਊ ਅਤੇ ਗੈਲਰੀ ਵਿੱਚ ਆਪਣਾ ਵੱਖ ਭਾਗ ਬਣਾ ਲਊ।



ਇਮਾਰਤਾਂ ਦੀਆਂ ਕਿਸਮਾਂ

ਕਾਰੋਬਾਰੀ

ਇੱਕ ਤੋਂ ਤਿੰਨ ਮਨਜ਼ਲਾਂ ਵਾਲੀਆਂ ਇਮਾਰਤਾਂ ਵਿੱਚ ਥੋਕ ਦੀਆਂ ਦੁਕਾਨਾਂ, ਰੈਸਟੂਰੈਂਟ, ਦਫ਼ਤਰ, ਅਤੇ ਪੇਸ਼ਾਵਾਰਾਨਾ ਸੇਵਾਵਾਂ। ਆਮ ਤੌਰ 'ਤੇ ਮੇਨ ਸਟਰੀਟ ਦੇ ਪਾਸਿਆਂ 'ਤੇ ਹੁੰਦੀਆਂ ਹਨ।



ਰਾਈ ਰਾਈਜ਼

ਛੇ ਮੰਨਜ਼ਲਾਂ ਜਾਂ ਵੱਧ ਉੱਚੀਆਂ ਇਮਾਰਤਾਂ।



ਮਿਡ ਰਾਈਜ਼

ਅਜਿਹੀਆਂ ਇਮਾਰਤਾਂ ਜਿਹੜੀਆਂ ਚਾਰ ਤੋਂ ਛੇ ਮਨਜ਼ਲਾਂ ਵਿਚਕਾਰ ਉੱਚੀਆਂ ਹੋਣ।





ਲੇਅ ਰਾਈਜ਼

ਅਜਿਹੀਆਂ ਇਮਾਰਤਾਂ ਜਿਹੜੀਆਂ ਦੇ ਤੋਂ ਚਾਰ ਮਨਜ਼ਲਾਂ ਉੱਚੀਆਂ ਹੋਣ।



ਟਾਊਨਹਾਊਸ

ਬਹੁ-ਰਿਹਾਇਸ਼ੀ ਇਮਾਰਤਾਂ ਜਿਹੜੀਆਂ ਦੇ ਤੋਂ ਚਾਰ ਮੰਨਜ਼ਲਾਂ ਉੱਚੀਆਂ ਹੋਣ।



ਸਿੰਗਲ ਡਿਟੈਚਡ ਅਤੇ ਸੈਮੀ-ਡਿਟੈਚਡ ਘਰ

ਫ੍ਰੀਸਟੈਂਡਿੰਗ ਜਾਂ ਨਾਲ ਨਾਲ ਜੁੜੇ ਹੋਏ ਘਰ, ਆਮ ਤੌਰ ਤੇ ਦੋ ਮਨਜ਼ਲਾਂ ਤੀਕ ਉੱਚੇ ਹੋਣ।





ਕਾਰਵਾਈ 3: 36 ਸਟਰੀਟ ਵੈੱਸਟ ਵਿੱਚੋਂ ਆਪਣੀ ਤਰਜੀਹ ਵਾਲਾ ਡਿਜ਼ਾਈਨ ਚੁਣੋ

ਪਾਰਕਿੰਗ ਤੁਸੀਂ ਕਿਥੇ ਚਾਹੋਗੇ?

ਇਮਾਰਤ ਤੇ ਗਲੀ ਦੇ ਵਿਚਕਾਰ, ਅੰਡਰਗਰਾਊਂਡ ਜਾਂ ਇਮਾਰਤ ਦੇ ਪਿਛਲੇ ਪਾਸੇ ਪਾਰਕਿੰਗ ਵਿੱਚੋਂ ਤੁਸੀਂ ਕਿਸ ਨੂੰ ਤਰਜੀਹ ਦੇਵੋਗੇ?

ਗਰਾਊਂਡ ਫਲੋਰ 'ਤੇ ਰਿਟੇਲ?

ਕੀ ਤੁਸੀਂ ਸਮਝਦੇ ਹਿ ਕਿ ਦੁਕਾਨਾਂ, ਕਾਫੀ ਹਾਊਸ ਜਾਂ ਰੈਸਟੂਰੈਂਟ 36 ਸਟਰੀਟ ਦੀਆਂ ਇਮਾਰਤਾਂ ਦੇ ਗਰਾਊਂਡ ਫਲੋਰ 'ਤੇ ਹੋਣ?

ਸਟੈੱਪਬੈਕ ਜਾਂ ਗ਼ੈਰ-ਸਟੈੱਪਬੈਕ?

ਇਮਾਰਤ ਦੇ ਕਿਹੜੇ ਰੂਪ ਨੂੰ ਤੁਸੀਂ ਤਰਜੀਹ ਦਿੰਦੇ ਹੋ?

ਆਪਣੀ ਤਰਜੀਹ ਦੇ ਹੇਠ ਸਟਿੱਕਰ ਲਗਾ ਦਿਉ। ਜੇ ਤੁਹਾਡੀ ਕੋਈ ਟਿੱਪਣੀ ਹੋਵੇ, ਤਾਂ ਹੇਠ ਦਿੱਤੀ ਜਗ੍ਹਾ ਵਿੱਚ ਟਿੱਪਣੀ ਦੇਣ ਤੋਂ ਨਾ ਝਿਜਕੋ।



ਕਾਰਵਾਈ 3: 36 ਸਟਰੀਟ ਈਸਟ ਡਿਜ਼ਾਈਨ ਵਿੱਚੋਂ ਆਪਣੀ ਤਰਜੀਹ ਵਾਲਾ ਚੁਣੋ

ਪਾਰਕਿੰਗ ਤੁਸੀਂ ਕਿਥੇ ਚਾਹੋਗੇ?

ਇਮਾਰਤ ਤੇ ਗਲੀ ਦੇ ਵਿਚਕਾਰ, ਅੰਡਰਗਰਾਊਂਡ ਜਾਂ ਇਮਾਰਤ ਦੇ ਪਿਛਲੇ ਪਾਸੇ ਪਾਰਕਿੰਗ ਵਿੱਚੋਂ ਤੁਸੀਂ ਕਿਸ ਨੂੰ ਤਰਜੀਹ ਦੇਵੋਗੇ?

ਗਰਾਊਂਡ ਫਲੋਰ 'ਤੇ ਰਿਟੇਲ?

ਕੀ ਤੁਸੀਂ ਸਮਝਦੇ ਹਿ ਕਿ ਦੁਕਾਨਾਂ, ਕਾਫੀ ਹਾਊਸ ਜਾਂ ਰੈਸਟੂਰੈਂਟ 36 ਸਟਰੀਟ ਦੀਆਂ ਇਮਾਰਤਾਂ ਦੇ ਗਰਾਊਂਡ ਫਲੋਰ 'ਤੇ ਹੋਣ?

ਸਟੈਂਪਬੈਕ ਜਾਂ ਗ੍ਰੈਰ-ਸਟੈਂਪਬੈਕ?

ਇਮਾਰਤ ਦੇ ਕਿਹੜੇ ਰੂਪ ਨੂੰ ਤੁਸੀਂ ਤਰਜੀਹ ਦਿੰਦੇ ਹੋ?

ਆਪਣੀ ਤਰਜੀਹ ਦੇ ਹੇਠ ਸਟਿੱਕਰ ਲਗਾਓ। ਜੇ ਤੁਹਾਡੀ ਕੋਈ ਟਿੱਪਣੀ ਹੋਵੇ, ਤਾਂ ਹੇਠ ਦਿੱਤੀ ਜਗ੍ਹਾ ਵਿੱਚ ਟਿੱਪਣੀ ਦੇਣ ਤੋਂ ਨਾ ਝਿਜਕੋ।



#### ਕਾਰਵਾਈ 4: ਭਵਿੱਖ ਬਾਰੇ ਆਪਣੀ ਦ੍ਰਿਸ਼ਟੀ ਦਾ ਖਾਕਾ ਬਣਾਉ

ਸੋਚੋ ਕਿ ਸਭ ਕੁਝ ਸੰਭਵ ਹੈ। 25 ਜਾਂ ਵੱਧ ਸਾਲ ਲੰਘ ਜਾਣ ਪਿੱਛੋਂ ਰੰਡਲ ਸਟੇਸ਼ਨ ਏਰੀਆ ਕਿਹੋ ਜਿਹਾ ਲੱਗੇਗਾ?

ਭਵਿੱਖ ਸੰਬੰਧੀ ਆਪਣੀ ਦ੍ਰਿਸ਼ਟੀ ਦਾ ਖਾਕਾ ਤਿਆਰ ਕਰਨ ਲਈ ਕਲਾਕਾਰ ਨਾਲ ਮਿਲ ਕੇ ਕੰਮ ਕਰੋ।



ਅਧਿਕ ਟਿੱਪਣੀਆਂ?

ਪਰੋਜੈਕਟ ਜਾਂ ਕਾਰਵਾਈਆਂ ਬਾਰੇ ਆਪਣੀਆਂ ਟਿੱਪਣੀਆਂ ਦੇਣ ਤੋਂ ਨਾ ਝਿਜਕੋ:



ਅਗਲੇ ਕਦਮ

ਇਸ ਸੈਸ਼ਨ ਪਿੱਛੋਂ ਸਿਟੀ ਆਫ ਕੈਲਗਰੀ ਇਹ ਕੰਮ ਕਰੇਗੀ:

- | ਜ਼ਾਤੀ ਤੌਰਤੇ ਜਾਂ ਔਨਲਾਈਨ ਰਾਏ ਦੀ ਨਜ਼ਰਸਾਨੀ ਕਰੇਗੀ।
- | ਜੇ ਕੁਝ ਅਸਾਂ ਸੁਣਿਆ ਸੀ ਅਤੇ ਤੁਹਾਡੀ ਰਾਏ ਕਿਵੇਂ ਵਰਤੀ ਗਈ ਸੀ ਬਾਰੇ ਰਿਪੋਰਟ ਵਾਪਸ ਤੁਹਾਨੂੰ ਦੇਵੇਗੀ।
- | ਤੁਹਾਡੀ ਰਾਏ 'ਤੇ ਆਧਾਰਤ ਸੰਕਲਪਾਂ ਦਾ ਵਿਕਾਸ ਕਰੇਗੀ ਅਤੇ ਤੁਹਾਡੀ ਰਾਏ ਲੈਣ ਵਾਸਤੇ ਅਜਿਹੇ ਸੰਕਲਪਾਂ ਨੂੰ ਤੁਹਾਡੇ ਨਾਲ ਸਾਂਝਿਆਂ ਕਰੇਗੀ।

ਮੈਂ ਸ਼ਮੂਲੀਅਤ ਕਿਵੇਂ ਕਰ ਸਕਦਾ ਹਾਂ?

- | ਪਰਾਜੈਕਟ ਦੇ ਅੱਪਡੇਟ, ਘਟਨਾ ਕ੍ਰਮ ਅਤੇ ਔਨਲਾਈਨ ਸੰਚਾਰ ਲਈ [calgary.ca/rundle](http://calgary.ca/rundle) 'ਤੇ ਜਾਉ।
- | ਆਉਂਦੇ ਸਮੇਂ ਵਿੱਚ ਸੰਚਾਰ ਮੌਕਿਆਂ ਦੇ ਵੇਰਵਿਆਂ ਦਾ ਪਤਾ ਲਾਉਂਦੇ ਰਹੋ।
- | ਸਿਟੀ ਆਫ ਕੈਲਗਰੀ ਵਿਖੇ ਜਿਲ ਸੁਨੈਗੋ (Jill Sonego) ਨਾਲ 403-268-2266 ਫੋਨ ਰਾਹੀਂ ਜਾਂ [jill.sonego@calgary.ca](mailto:jill.sonego@calgary.ca) 'ਤੇ ਸੰਪਰਕ ਕਰੋ।